

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ, 2021 ਦੇ ਪ੍ਰੋਵਿੰਸੀਅਲ ਬਜਟ ਵਿੱਚ ਨਵੇਂ ਹਸਪਤਾਲ ਵਿਸਤਾਰ ਅਤੇ ਨਵੇਂ ਪੋਸਟ ਸੈਕੰਡਰੀ ਹੈਲਥ ਕੇਅਰ ਸਬੰਧੀ ਮੌਕੇ ਸੁਰੱਖਿਅਤ ਕੀਤੇ

ਬ੍ਰੈਂਪਟਨ, ਓਨਟੇਰੀਓ (24 ਮਾਰਚ, 2021) – ਸਿਟੀ ਆਫ ਬ੍ਰੈਂਪਟਨ, ਪ੍ਰੋਵਿੰਸੀਅਲ ਸਰਕਾਰ ਦੇ ਅੱਜ ਦੇ ਬਜਟ ਸਬੰਧੀ ਐਲਾਨ ਦਾ ਸੁਆਗਤ ਕਰਦੀ ਹੈ, ਜਿਸ ਵਿੱਚ ਸਰਕਾਰ ਨੇ ਵਿਲੀਅਮ ਓਸਲਰ ਹੈਲਥ ਸਿਸਟਮ (William Osler Health System) ਦੇ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ (Peel Memorial Centre for Integrated Health and Wellness) ਵਿਖੇ ਨਵੇਂ ਵਿੰਗ ਦੇ ਵਿਸਤਾਰ ਲਈ ਫੰਡਿੰਗ ਅਤੇ ਰਾਇਰਸਨ ਯੂਨੀਵਰਸਿਟੀ (Ryerson University) ਦੇ ਨਾਲ ਭਾਈਵਾਲੀ ਵਿੱਚ ਬ੍ਰੈਂਪਟਨ ਵਿੱਚ, ਮੈਡੀਕਲ ਐਜੂਕੇਸ਼ਨ ਦੇ ਨਵੇਂ ਇੰਸਟੀਟਿਊਟ ਦੇ ਵਿਕਾਸ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

### ਪੀਲ ਮੈਮੋਰੀਅਲ ਹਸਪਤਾਲ ਦਾ ਵਿਸਤਾਰ

ਸੂਬੇ ਦਾ ਬਜਟ, ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪੀਲ ਮੈਮੋਰੀਅਲ ਵਿਖੇ ਨਵਾਂ ਇਨਪੇਸ਼ੈਂਟ ਵਿੰਗ ਬਣਾਉਣ ਵਿੱਚ ਸਹਾਇਤਾ ਕਰੇਗਾ। ਪੀਲ ਫੇਜ਼ 2 (Peel Phase II) ਦਾ ਪੁਨਰ ਨਿਰਮਾਣ, ਬ੍ਰੈਂਪਟਨ ਸਿਵਿਕ ਹਸਪਤਾਲ (Brampton Civic Hospital) ਵਿਖੇ ਐਕਿਊਟ ਕੇਅਰ ਸੇਵਾਵਾਂ ਵਧਾਉਣ ਵਿੱਚ ਓਸਲਰ ਦੀ ਮਦਦ ਕਰੇਗਾ, ਜਿਸਦੇ ਪੂਰਾ ਹੋਣ ਤੇ 90-100 ਮੈਡੀਸਨ ਬੈੱਡਾਂ ਲਈ ਕੈਪੇਸਿਟੀ ਵਧੇਗੀ।

ਓਸਲਰ ਦੇ ਪ੍ਰਸਤਾਵ ਵਿੱਚ, ਪੀਲ ਮੈਮੋਰੀਅਲ ਵਿਖੇ ਅਰਜੈਂਟ ਕੇਅਰ ਸੈਂਟਰ (Urgent Care Centre) ਨੂੰ 24/7 ਓਪਰੇਸ਼ਨਾਂ ਵਿੱਚ ਵਧਾਉਣ ਦੀ ਪ੍ਰਵਾਨਗੀ ਦੀ ਬੇਨਤੀ ਕੀਤੀ ਗਈ ਹੈ, ਜੋ ਕਮਿਊਨਿਟੀ ਲਈ ਕੈਪੇਸਿਟੀ ਵਿੱਚ ਵਾਧਾ ਕਰਨਗੇ। ਇਸ ਵਿੱਚ, ਅਰਜੈਂਟ ਕੇਅਰ ਸੈਂਟਰ ਨੂੰ ਐਮਰਜੈਂਸੀ ਡਿਪਾਰਟਮੈਂਟ (Emergency Department) ਵਜੋਂ ਮੁੜ-ਨਾਮ ਦੇਣਾ ਵੀ ਸ਼ਾਮਲ ਹੈ। ਇਸਨੂੰ ਵੀ ਪੀਲ ਫੇਜ਼ 2 ਪੂਰਾ ਹੋਣ ਤੋਂ ਪਹਿਲਾਂ ਹੀ ਅੱਗੇ ਵਧਾਇਆ ਜਾ ਸਕਦਾ ਹੈ।

22 ਜਨਵਰੀ, 2020 ਨੂੰ, ਸਿਟੀ ਆਫ ਬ੍ਰੈਂਪਟਨ ਨੇ ਹੈਲਥ ਕੇਅਰ ਐਮਰਜੈਂਸੀ ਦਾ ਐਲਾਨ ਕੀਤਾ ਸੀ ਅਤੇ ਆਪਣੀ ਹਿਮਾਇਤੀ ਮੁਹਿੰਮ, “ਫੇਅਰ ਡੀਲ ਫਾਰ ਬ੍ਰੈਂਪਟਨ” (“Fair Deal for Brampton”) ਵੀ ਸ਼ੁਰੂ ਕੀਤੀ ਸੀ – ਇਸ ਵਿੱਚ ਪੀਲ ਮੈਮੋਰੀਅਲ ਦਾ ਫੇਜ਼ 2 (24/7 ਐਮਰਜੈਂਸੀ ਡਿਪਾਰਟਮੈਂਟ ਅਤੇ ਵਾਧੂ ਬੈੱਡ) ਅਤੇ ਬ੍ਰੈਂਪਟਨ ਵਿੱਚ ਤੀਜੀ ਹੈਲਥ ਕੇਅਰ ਫੈਸਿਲਿਟੀ ਪੂਰੀ ਕਰਨ ਸਮੇਤ; ਬ੍ਰੈਂਪਟਨ ਦੇ ਹੈਲਥ ਕੇਅਰ ਅੰਤਰਾਲ ਨੂੰ ਦੂਰ ਕਰਨ ਲਈ ਸੂਬੇ ਤੋਂ ਵਾਧੂ ਫੰਡਿੰਗ ਦੀ ਬੇਨਤੀ ਕੀਤੀ ਗਈ ਸੀ।

### ਪੋਸਟ ਸੈਕੰਡਰੀ ਐਜੂਕੇਸ਼ਨ ਅਤੇ ਸਕਿੱਲਸ ਟ੍ਰੇਨਿੰਗ ਸਬੰਧੀ ਮੌਕੇ

ਸਿਟੀ, ਰਾਇਰਸਨ ਯੂਨੀਵਰਸਿਟੀ (Ryerson University) ਵਿਖੇ ਮੈਡੀਕਲ ਇੰਸਟੀਟਿਊਟ ਸਮੇਤ, ਹੋਰ ਪੋਸਟ ਸੈਕੰਡਰੀ ਮੌਕਿਆਂ ਵਿੱਚ ਵਾਧੇ ਦਾ ਸੁਆਗਤ ਕਰਦੀ ਹੈ। ਇਹ ਐਲਾਨ ਅਤੇ ਪੀਲ ਮੈਮੋਰੀਅਲ ਦਾ ਵਿਸਤਾਰ, ਬ੍ਰੈਂਪਟਨ ਵਿੱਚ ਹੈਲਥ ਕੇਅਰ ਐਮਰਜੈਂਸੀ ਤੇ ਧਿਆਨ ਦੇਣ ਵਿੱਚ ਮਦਦ ਕਰਦਾ ਹੈ ਅਤੇ ਇਹ ਯਕੀਨੀ ਬਣਾਵੇਗਾ ਕਿ ਹੈਲਥ ਕੇਅਰ ਪ੍ਰੋਕਟਿਸ਼ਨਰਾਂ ਦੀ ਅਗਲੀ ਪੀੜ੍ਹੀ ਨੂੰ ਲੋਕਲ ਤੌਰ ਤੇ ਸ਼ਹਿਰ ਵਿੱਚ ਹੀ ਟ੍ਰੇਨਿੰਗ ਮਿਲ ਸਕੇ।

ਅੱਜ ਦਾ ਪ੍ਰੋਵਿੰਸੀਅਲ ਐਲਾਨ, ਬ੍ਰੈਂਪਟਨ ਯੂਨੀਵਰਸਿਟੀ (Brampton University) ਬਣਾਉਣ ਅਤੇ ਬ੍ਰੈਂਪਟਨ ਵਿੱਚ ਪੂਰੀ ਯੂਨੀਵਰਸਿਟੀ ਲਿਆਉਣ ਬਾਰੇ ਸਿਟੀ ਕਾਉਂਸਿਲ (City Council) ਦੇ ਟੀਚੇ ਨੂੰ ਅਤੇ ਹੁਣ ਤੱਕ ਪੂਰੇ ਕੀਤੇ ਕੰਮ ਦੀ ਪੂਰਤੀ ਕਰਦਾ ਹੈ।

### ਨਵਾਂ ਸਕੂਲ ਅਤੇ ਚਾਈਲਡ ਕੇਅਰ ਸਬੰਧੀ ਥਾਵਾਂ

ਪ੍ਰੋਵਿੰਸੀਅਲ ਬਜਟ, ਬ੍ਰੈਂਪਟਨ ਵਿੱਚ ਇੱਕ ਨਵਾਂ ਅੰਗਰੇਜ਼ੀ ਐਲੀਮੈਂਟਰੀ ਸਕੂਲ ਵੀ ਪ੍ਰਦਾਨ ਕਰਦਾ ਹੈ, ਜਿੱਥੇ 850 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨਗੇ। ਇਹ 73 ਲਾਇਸੈਂਸਡ ਚਾਈਲਡ ਕੇਅਰ ਸਬੰਧੀ ਥਾਵਾਂ ਵਾਲੇ ਇੱਕ ਚਾਈਲਡ ਕੇਅਰ ਸੈਂਟਰ ਨੂੰ ਵੀ ਸ਼ਾਮਲ ਕਰਦਾ ਹੈ।

**ਬਜਟ ਐਡਵੋਕੇਸੀ**

ਸਿਟੀ ਆਫ ਬ੍ਰੈਮਪਟਨ ਨੇ ਮੁੱਖ ਤਰਜੀਹਾਂ ਲਈ ਹਿਮਾਇਤ ਕਰਦੇ ਹੋਏ, ਫਰਵਰੀ ਵਿੱਚ ਸੂਬੇ ਨੂੰ ਰਸਮੀ 2021 ਬਜਟ ਪ੍ਰਸਤੁਤੀਆਂ ਪੇਸ਼ ਕੀਤੀਆਂ ਸਨ, ਜਿਹਨਾਂ ਵਿੱਚ ਸ਼ਾਮਲ ਹਨ: ਹੈਲਥ ਕੇਅਰ, ਟ੍ਰਾਂਜ਼ਿਟ, ਇੰਫਰਾਸਟ੍ਰਕਚਰ ਅਤੇ ਪੇਸਟ ਸੈਕੰਡਰੀ ਐਜੂਕੇਸ਼ਨ ਸਬੰਧੀ ਮੌਕੇ।

ਅੱਜ ਦੇ ਬਜਟ ਤੋਂ ਪਹਿਲਾਂ, ਸਿਟੀ ਨੇ ਕੋਵਿਡ-19 (COVID-19) ਮਹਾਂਮਾਰੀ ਦੇ ਆਰਥਿਕ ਅਸਰਾਂ ਤੇ ਧਿਆਨ ਦੇਣ ਲਈ, ਮਿਊਨਿਸਿਪਲ ਟ੍ਰਾਂਜ਼ਿਟ ਸਿਸਟਮਾਂ ਦੀ ਸਹਾਇਤਾ ਲਈ 15 ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਦੇ ਐਲਾਨ ਦਾ ਸੁਆਗਤ ਕੀਤਾ ਸੀ। 2021 ਦੇ ਅੰਤ ਤੱਕ ਸੇਫ ਰੀਸਟਾਰਟ ਐਗਰੀਮੈਂਟ (Safe Restart Agreement) ਦੇ ਦੁਆਰਾ ਵਧਾਈ ਗਈ ਫੰਡਿੰਗ ਇੱਕ ਸਕਾਰਾਤਮਕ ਵਿਕਾਸ ਹੈ ਅਤੇ ਬ੍ਰੈਮਪਟਨ ਨੇ ਸਿਟੀ ਦੇ 2021 ਦੀ ਬਜਟ ਪ੍ਰਸਤੁਤੀ ਦੇ ਦੁਆਰਾ ਇਸਦੇ ਲਈ ਹਿਮਾਇਤ ਕੀਤੀ ਸੀ। ਸਿਟੀ ਨੂੰ ਜਾਰੀ ਕੋਵਿਡ-19 ਸਬੰਧੀ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਵਾਸਤੇ ਮਿਊਨਿਸਿਪਲਟੀਜ ਦੀ ਮਦਦ ਲਈ, 500 ਮਿਲੀਅਨ ਡਾਲਰ ਦੇ ਐਲਾਨ ਦੇ ਹਿੱਸੇ ਵਜੋਂ 14.6 ਮਿਲੀਅਨ ਡਾਲਰ ਵੀ ਪ੍ਰਾਪਤ ਹੋਏ ਹਨ।

**ਹਵਾਲੇ**

“ਸਾਡੇ ਪ੍ਰੇਵਿੰਸੀਅਲ ਭਾਈਵਾਲਾਂ ਤੋਂ ਫੰਡਿੰਗ, ਕੋਵਿਡ-19 ਮਹਾਂਮਾਰੀ ਤੋਂ ਬ੍ਰੈਮਪਟਨ ਦੀ ਬਹਾਲੀ ਲਈ ਬੇਹੱਦ ਮਹੱਤਵਪੂਰਣ ਹੈ। ਅਸੀਂ ਪੀਲ ਮੈਮੋਰੀਅਲ ਦੇ ਫੇਜ਼ 2 ਦੇ ਦੁਆਰਾ ਬ੍ਰੈਮਪਟਨ ਵਿੱਚ, ਦੂਜੇ ਹਸਪਤਾਲ ਦੇ ਐਲਾਨ ਲਈ ਅਤੇ ਡਾਊਨਟਾਊਨ ਬ੍ਰੈਮਪਟਨ ਵਿੱਚ ਮੈਡੀਕਲ ਐਜੂਕੇਸ਼ਨ ਦੇ ਨਵੇਂ ਇੰਸਟੀਟਿਊਟ ਦੇ ਵਿਕਾਸ ਲਈ ਧੰਨਵਾਦੀ ਹਾਂ। ਕੋਵਿਡ-19 ਮਹਾਂਮਾਰੀ ਨੇ ਸਮੇਂ ਸਿਰ ਅਤੇ ਉਚਿਤ ਹੈਲਥ ਕੇਅਰ ਫੰਡਿੰਗ ਦੀ, ਬ੍ਰੈਮਪਟਨ ਦੀ ਬੇਹੱਦ ਮਹੱਤਵਪੂਰਣ ਲੋੜ ਨੂੰ ਹੋਰ ਵਧਾ ਦਿੱਤਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਕੈਨੇਡਾ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਅਤੇ ਸਭ ਤੋਂ ਵੱਧ ਨੌਜਵਾਨ ਅਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਵਜੋਂ, ਸਾਡੇ ਨੌਜਵਾਨਾਂ ਲਈ ਪੇਸਟ ਸੈਕੰਡਰੀ ਮੌਕਿਆਂ ਦਾ ਵਿਸਤਾਰ ਕਰਨਾ ਅਤੇ ਹੈਲਥ ਕੇਅਰ ਫੰਡਿੰਗ ਅੰਤਰਾਲ ਤੇ ਧਿਆਨ ਦੇਣਾ ਮੁੱਖ ਤਰਜੀਹਾਂ ਹਨ। ਸਿਟੀ ਦੇ ਸਟਾਫ਼ ਨੇ ਪੀਲ ਮੈਮੋਰੀਅਲ ਦੇ ਫੇਜ਼ 2 ਅਤੇ ਨਵੇਂ ਮੈਡੀਕਲ ਸਕੂਲ ਦੇ ਦੁਆਰਾ, ਵਾਧੂ ਪੇਸਟ ਸੈਕੰਡਰੀ ਮੌਕਿਆਂ ਦੇ ਅੱਜ ਦੇ ਐਲਾਨ ਨੂੰ ਸੁਰੱਖਿਅਤ ਕਰਨ ਲਈ ਕਾਊਂਸਿਲ ਦੀ ਹਿਮਾਇਤ ਨੂੰ ਸਕਿਰਿਆ ਤੌਰ ਤੇ ਅੱਗੇ ਵਧਾਇਆ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਬ੍ਰੈਮਪਟਨ ਦੇ ਨਿਵਾਸੀਆਂ ਲਈ ਸਿਹਤ ਅਤੇ ਤੰਦਰੁਸਤੀ ਅਤੇ ਸਿੱਖਿਆ ਸਬੰਧੀ ਮੌਕਿਆਂ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

“ਇਹ ਓਸਲਰ ਲਈ ਅਤੇ ਕਮਿਊਨਿਟੀ ਲਈ ਬਹੁਤ ਹੀ ਵਧੀਆ ਸਮਾਚਾਰ ਹੈ। ਅਸੀਂ ਬ੍ਰੈਮਪਟਨ ਵਿੱਚ ਹੈਲਥ ਕੇਅਰ ਅਤੇ ਹਸਪਤਾਲ ਵਿਸਤਾਰ ਨੂੰ ਤਰਜੀਹ ਦੇਣ ਲਈ, ਓਨਟੈਰੀਓ ਸਰਕਾਰ, ਲੋਕਲ ਨਿਰਵਾਚਿਤ ਐਂਫਿਸ਼ਿਅਲਸ, ਕਮਿਊਨਿਟੀ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਸਾਡੀ ਪੀਲ ਮੈਮੋਰੀਅਲ ਸਾਈਟ ਦੇ ਵਿਸਤਾਰ ਲਈ ਜਾਰੀ ਪਲਾਨਿੰਗ, ਸਾਨੂੰ ਤੇਜ਼ੀ ਨਾਲ ਵਧਣ ਵਾਲੇ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਾਧੂ ਹਸਪਤਾਲ ਕੈਪੇਸਿਟੀ ਬਣਾਉਣ ਵੱਲ ਅੱਗੇ ਵਧਣ ਵਿੱਚ ਸਮਰੱਥ ਕਰੇਗੀ। ਨਾਲ ਹੀ ਇਹ, ਓਸਲਰ ਦੇ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ ਵਿਖੇ, ਪਹਿਲਾਂ ਹੀ ਪ੍ਰਦਾਨ ਕੀਤੀ ਜਾ ਰਹੀ ਸ਼ਾਨਦਾਰ ਕੇਅਰ ਦੀ ਪੂਰਤੀ ਕਰੇਗੀ।”

- ਡਾ. ਨਵੀਦ ਮੁਹੰਮਦ (Naveed Mohammad), ਪ੍ਰੈਜੀਡੈਂਟ ਐਂਡ ਚੀਫ ਐਗਜ਼ੀਕਿਊਟਿਵ ਅਫਸਰ, ਵਿਲੀਅਮ ਓਸਲਰ ਹੈਲਥ ਸਿਸਟਮ

“ਰਾਇਰਸਨ, ਓਨਟੈਰੀਓ ਬਜਟ ਵਿੱਚ ਅੱਜ ਦੇ ਐਲਾਨ ਤੋਂ ਬੇਹੱਦ ਖੁਸ਼ ਹੈ, ਜੋ ਬ੍ਰੈਮਪਟਨ ਵਿੱਚ ਮੈਡੀਕਲ ਐਜੂਕੇਸ਼ਨ ਦੇ ਨਵੇਂ ਇੰਸਟੀਟਿਊਟ ਦੇ ਵਿਕਾਸ ਅਤੇ ਬ੍ਰੈਮਪਟਨ ਦੇ ਲੋਕਲ ਹੈਲਥ ਕੇਅਰ ਸਿਸਟਮ ਵਿੱਚ ਵਾਧੇ ਲਈ ਵਚਨਬੱਧ ਹੈ। ਅਸੀਂ, ਸਾਡੀਆਂ ਪੇਸਟ ਸੈਕੰਡਰੀ ਪੇਸ਼ਕਸ਼ਾਂ ਨੂੰ ਵਧਾਉਣ ਅਤੇ ਅਗਲੀ ਪੀੜ੍ਹੀ ਲਈ ਉੱਚ ਕੁਆਲਿਟੀ ਦੇ ਸਿੱਖਿਆ ਸਬੰਧੀ ਮੌਕੇ ਪ੍ਰਦਾਨ ਕਰਨ ਲਈ, ਸਿਟੀ ਦੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਡਾ. ਮੁਹੰਮਦ ਲਾਚੇਮੀ (Mohamed Lachemi), ਪ੍ਰੈਜੀਡੈਂਟ ਐਂਡ ਵਾਈਸ ਚਾਂਸਲਰ, ਰਾਇਰਸਨ ਯੂਨੀਵਰਸਿਟੀ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-2028 | [Gurvinder.A.Singh@brampton.ca](mailto:Gurvinder.A.Singh@brampton.ca)